

# ਵਰਕ ਬੀ ਸੀ ਦੇ ਜੋਬ ਬੋਰਡ ਦੀ ਵਰਤੋਂ ਕਰਦੇ ਹੋਏ ਯੋਗ ਲੋਕ ਲੱਭੋ

ਮੁਫਤ ਵਿਚ ਜੋਬਾਂ ਪੋਸਟ ਕਰਨ ਲਈ ਅਤੇ ਆਪਣੇ ਕਾਰੋਬਾਰ ਦੇ ਵਾਧੇ ਵਿਚ ਮਦਦ ਲਈ ਸਹੀ ਲੋਕ ਲੱਭਣ ਲਈ ਬੀ.ਸੀ. ਦੇ ਸਭ ਤੋਂ ਵਿਆਪਕ ਜੋਬ ਬੋਰਡ ਦੀ ਵਰਤੋਂ ਕਰੋ। ਜੋਬਾਂ ਲੱਭਣ ਵਾਲੇ ਲੱਖਾਂ ਲੋਕਾਂ ਵਲੋਂ ਇਸ ਸਾਈਟ ਦੀ ਵਰਤੋਂ ਕੀਤੀ ਜਾਂਦੀ ਹੋਣ ਕਰਕੇ ਨਵੇਂ ਯੋਗ ਲੋਕ ਲੱਭਣ ਦਾ ਇਹ ਇਕ ਬਹੁਤ ਹੀ ਵਧੀਆ ਤਰੀਕਾ ਹੈ।

ਵਰਕਸੇਫ ਬੀ ਸੀ ਦੇ ਜੋਬ ਬੋਰਡ ਨਾਲ ਅਕਾਊਂਟ ਬਣਾ ਲੈਣ ਤੋਂ ਬਾਅਦ ਤੁਸੀਂ:

- ਮੁਫਤ ਜੋਬਾਂ ਪੋਸਟ ਕਰ ਸਕਦੇ ਹੋ
- ਸੰਭਾਵੀ ਮੁਲਾਜ਼ਮਾਂ ਨੂੰ ਆਕਰਸ਼ਤ ਕਰਨ ਲਈ ਆਪਣੇ ਕੰਮ ਦੀ ਕਿਸਮ, ਸਥਾਨ ਅਤੇ ਇੰਡਸਟਰੀ ਦੱਸ ਸਕਦੇ ਹੋ
- ਔਨਲਾਈਨ, ਫੋਨ ਰਾਹੀਂ ਜਾਂ ਔਨਲਾਈਨ ਚੈਟ ਰਾਹੀਂ ਮਦਦ ਦੀਆਂ ਤੇਜ਼, ਜਾਣਕਾਰ ਸੇਵਾਵਾਂ ਲੈ ਸਕਦੇ ਹੋ
- ਨੈਸ਼ਨਲ ਜੋਬ ਬੈਂਕ ਵਿਚ ਆਟੋਮੈਟਿਕ ਪੋਸਟਿੰਗ ਪਵਾ ਸਕਦੇ ਹੋ
- ਕੋ-ਓਪ ਵਿਦਿਆਰਥੀਆਂ ਲਈ, ਅਤੇ ਖਾਸ ਟਰੇਡਜ਼ ਦੀ ਟਰੇਨਿੰਗ ਅਤੇ ਸਰਟੀਫਿਕੇਸ਼ਨ ਵਾਲੇ ਲੋਕਾਂ ਲਈ ਜੋਬਾਂ ਪੋਸਟ ਕਰ ਸਕਦੇ ਹੋ

## ਆਕੂਪੇਸ਼ਨਲ ਕੋਡਜ਼ ਬਾਰੇ

ਕੰਮ-ਮਾਲਕ ਵਜੋਂ, ਕਿੱਤੇ ਲਈ ਕੋਡ ਨੂੰ ਜਾਣਨਾ ਅਤੇ **2006 ਐੱਨ ਓ ਸੀ ਕੋਡ ਲਿਸਟ** ਨਾਲ ਮੇਲਣਾ ਇਹ ਪੱਕਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਕਿ ਤੁਸੀਂ ਜੋਬ ਪੋਸਟਿੰਗ ਲਈ ਸ਼ਰਤਾਂ ਪੂਰੀਆਂ ਕਰਦੇ ਹੋ।


ਨੈਸ਼ਨਲ ਆਕੂਪੇਸ਼ਨਲ ਕਲਾਸੀਫੀਕੇਸ਼ਨ (ਐੱਨ ਓ ਸੀ) ਕਿੱਤਿਆਂ ਦੇ 520 ਗਰੁੱਪਾਂ ਵਿਚ 40,000 ਤੋਂ ਜ਼ਿਆਦਾ ਜੋਬ ਟਾਈਟਲਾਂ ਨੂੰ ਤਰਤੀਬ ਦਿੰਦੀ ਹੈ। ਇਹ ਹਰ ਕਿੱਤੇ ਦੇ ਮੁੱਖ ਫਰਜ਼, ਹੁਨਰ ਅਤੇ ਪੜ੍ਹਾਈ ਦੀਆਂ ਸ਼ਰਤਾਂ ਦੱਸਦੀ ਹੈ।

ਹੇਠ ਲਿਖੇ ਤਰੀਕੇ ਅਨੁਸਾਰ ਕਿੱਤਿਆਂ ਨੂੰ ਨੰਬਰ ਦਿੱਤੇ ਹੋਏ ਹਨ:

- ਸੀਨੀਅਰ ਮੈਨੇਜਮੈਂਟ, **00**
- ਮੈਨੇਜਮੈਂਟ, **0**
- ਬਿਜਨਸ, ਫਾਇਨਾਂਸ ਅਤੇ ਐਡਮਨਿਸਟ੍ਰੇਸ਼ਨ, **1**
- ਨੈਚੁਰਲ ਅਤੇ ਅਪਲਾਇਡ ਸਾਇੰਸਿਜ਼ ਅਤੇ ਸਬੰਧਤ ਿਕੱਤੇ, **2**
- ਹੈਲਥ, **3**
- ਐਜੂਕੇਸ਼ਨ, ਲਾਅ ਅਤੇ ਸੋਸ਼ਲ, ਕਮਿਊਨਿਟੀ ਅਤੇ ਗੌਰਮਿੰਟ ਸਰਵਿਸਿਜ਼, **4**
- ਆਰਟ, ਕਲਚਰ, ਰੀਕ੍ਰੀਏਸ਼ਨ ਅਤੇ ਸੁਪੋਰਟ, **5**
- ਸੇਲਜ਼ ਅਤੇ ਸਰਵਿਸ, **6**
- ਟਰੇਡਜ਼, ਟਰਾਂਸਪੋਰਟ ਅਤੇ ਇਕੁਇਪਮੈਂਟ ਉਪਰੇਟਰਜ਼ ਅਤੇ ਸਬੰਧਤ ਿਕੱਤੇ, **7**

- ਕੁਦਰਤੀ ਸਰੋਤ, ਖੇਤੀਬਾੜੀ ਅਤੇ ਸਬੰਧਤ ਉਤਪਾਦਨ, 8
- ਮੈਨੂਫੈਕਚਰਿੰਗ ਅਤੇ ਯੂਟਿਲਟੀਜ਼, 9

ਇਨ੍ਹਾਂ ਕਿੱਤਿਆਂ ਵਿਚੋਂ ਹਰ ਇਕ ਅੰਦਰ ਉਪ-ਸ਼੍ਰੇਣੀਆਂ ਨੂੰ ਪ੍ਰਮੁੱਖ ਗਰੁੱਪ ਿਕਹਾ ਜਾਂਦਾ ਹੈ, ਜੋ ਫਿਰ ਹੋਰ ਅੱਗੇ ਵੰਡੇ ਹੋਏ ਹਨ। ਉਦਾਹਰਣ ਵਜੋਂ, ਇਕ ਕਾਰਪੋਟਰ ਦਾ NOC ਕੋਡ 7271 ਹੈ ਅਤੇ ਇਹ ਇਸ ਤਰ੍ਹਾਂ ਵੰਡਿਆ ਹੋਇਆ ਹੈ:



[ਕੈਨੇਡਾ ਸਰਕਾਰ ਦੀ ਵੈਬਸਾਈਟ 'ਤੇ](#) 2006 NOC ਬਾਰੇ ਹੋਰ ਜਾਣੋ।